

 Print Page

Sri Guru Granth Sahib

Displaying 1128 of

ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥

Eis Garab Thae Chalehi Bahuth Vikaaraa ||1|| Rehaao ||

So much sin and corruption comes from this pride. ||1||Pause||

ਭੈਰਉ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧

Raag Bhaira-o Guru Amar Das

ਚਾਰੇ ਵਰਨ ਆਖੈ ਸਭੁ ਕੋਈ ॥

Charaae Varan Aakhai Sabh Koei ||

Everyone says that there are four castes, four social classes.

ਭੈਰਉ (ਮਃ ੩) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧

Raag Bhaira-o Guru Amar Das

ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥

Braham Bindh Thae Sabh Oupath Hoei ||2||

They all emanate from the drop of God's Seed. ||2||

ਭੈਰਉ (ਮਃ ੩) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧

Raag Bhaira-o Guru Amar Das

ਮਾਟੀ ਏਕ ਸਗਲ ਸੰਸਾਰਾ ॥

Maattee Eaek Sagal Sansaaraa ||

The entire universe is made of the same clay.

ਭੈਰਉ (ਮਃ ੩) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੨

Raag Bhaira-o Guru Amar Das

ਬਹੁ ਬਿਧਿ ਭਾਂਡੇ ਘੜੈ ਕੁਮਾਰਾ ॥੩॥

Bahu Bidhh Bhaanddae Gharrai Kumhaaraa ||3||

The Potter has shaped it into all sorts of vessels. ||3||

ਭੈਰਉ (ਮਃ ੩) (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੨

Raag Bhaira-o Guru Amar Das

ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥

Panch Thath Mil Dhaehee Kaa Aakaaraa ||

The five elements join together, to make up the form of the human body.

ਭੈਰਉ (ਮਃ ੩) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੨

Raag Bhaira-o Guru Amar Das

ਘਟਿ ਵਧਿ ਕੋ ਕਰੈ ਬੀਚਾਰਾ ॥੪॥

Ghatt Vadhh Ko Karai Beechaaraa ||4||

Who can say which is less, and which is more? ||4||

ਭੈਰਉ (ਮਃ ੩) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੩

Raag Bhaira-o Guru Amar Das

ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥

Kehath Naanak Eihu Jeeo Karam Bandhh Hoei ||

Says Nanak, this soul is bound by its actions.

ਭੈਰਉ (ਮਃ ੩) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੩

Raag Bhaira-o Guru Amar Das

ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥

Bin Sathigur Bhaettae Mukath N Hoei ||5||1||

Without meeting the True Guru, it is not liberated. ||5||1||

ਭੈਰਉ (ਮਃ ੩) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੪

Raag Bhaira-o Guru Amar Das

ਭੈਰਉ ਮਹਲਾ ੩ ॥

Bhairo Mehalaa 3 ||

Bhairao, Third Mehl:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨੮

ਜੋਗੀ ਗ੍ਰਿਹੀ ਪੰਡਿਤ ਭੇਖਧਾਰੀ ॥

Jogee Grihee Panddith Bhaekhadhhaaree ||

The Yogis, the householders, the Pandits, the religious scholars, and the beggars in religious robes

ਭੈਰਉ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੪

Raag Bhaira-o Guru Amar Das

ਏ ਸੂਤੇ ਅਪਣੈ ਅਹੰਕਾਰੀ ॥੧॥

Eae Soothae Apanai Ahankaaree ||1||

- they are all asleep in egotism. ||1||

ਭੈਰਉ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੪

Raag Bhaira-o Guru Amar Das

ਮਾਇਆ ਮਦਿ ਮਾਤਾ ਰਹਿਆ ਸੋਇ ॥

Maaeiaa Madh Maathaa Rehiaa Soe ||

They are asleep, intoxicated with the wine of Maya.

ਭੈਰਉ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੫

Raag Bhaira-o Guru Amar Das

ਜਾਗਤੁ ਰਹੈ ਨ ਮੂਸੈ ਕੋਇ ॥੧॥ ਰਹਾਉ ॥

Jaagath Rehai N Moosai Koe ||1|| Rehaao ||

Only those who remain awake and aware are not robbed. ||1||Pause||

ਭੈਰਉ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੫

Raag Bhaira-o Guru Amar Das

ਸੋ ਜਾਗੈ ਜਿਸੁ ਸਤਿਗੁਰੁ ਮਿਲੈ ॥

So Jaagai Jis Sathigur Milai ||

One who has met the True Guru, remains awake and aware.

ਭੈਰਉ (ਮਃ ੩) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੫

Raag Bhaira-o Guru Amar Das

ਪੰਚ ਦੂਤ ਓਹੁ ਵਸਗਤਿ ਕਰੈ ॥੨॥

Panch Dhooth Ouhu Vasagath Karai ||2||

Such a person overpowers the five thieves. ||2||

ਭੈਰਉ (ਮਃ ੩) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੬

Raag Bhaira-o Guru Amar Das

ਸੋ ਜਾਗੈ ਜੋ ਤਤੁ ਬੀਚਾਰੈ ॥

So Jaagai Jo Thath Beechaarai ||

One who contemplates the essence of reality remains awake and aware.

ਭੈਰਉ (ਮਃ ੩) (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੬

Raag Bhaira-o Guru Amar Das

ਆਪਿ ਮਰੈ ਅਵਰਾ ਨਹ ਮਾਰੈ ॥੩॥

Aap Marai Avaraa Neh Maarai ||3||

He kills his self-conceit, and does not kill anyone else. ||3||

ਭੈਰਉ (ਮਃ ੩) (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੬

Raag Bhaira-o Guru Amar Das

ਸੋ ਜਾਗੈ ਜੋ ਏਕੋ ਜਾਣੈ ॥

So Jaagai Jo Eaeko Jaanai ||

One who knows the One Lord remains awake and aware.

ਭੈਰਉ (ਮਃ ੩) (੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੭

Raag Bhaira-o Guru Amar Das

ਪਰਕਿਰਤਿ ਛੋਡੈ ਤਤੁ ਪਛਾਣੈ ॥੪॥

Parakirath Shhoddai Thath Pashhaanai ||4||

He abandons the service of others, and realizes the essence of reality. ||4||

ਭੈਰਉ (ਮਃ ੩) (੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੭

Raag Bhaira-o Guru Amar Das

ਚਹੁ ਵਰਨਾ ਵਿਚਿ ਜਾਗੈ ਕੋਇ ॥

Chahu Varanaa Vich Jaagai Koe ||

Of the four castes, whoever remains awake and aware

ਭੈਰਉ (ਮਃ ੩) (੨) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੭

Raag Bhaira-o Guru Amar Das

ਜਮੈ ਕਾਲੈ ਤੇ ਛੁਟੈ ਸੋਇ ॥੫॥

Jamai Kaalai Thae Shhoottai Soe ||5||

Is released from birth and death. ||5||

ਭੈਰਉ (ਮਃ ੩) (੨) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੮

Raag Bhaira-o Guru Amar Das

ਕਹਤ ਨਾਨਕ ਜਨੁ ਜਾਗੈ ਸੋਇ ॥

Kehath Naanak Jan Jaagai Soe ||

Says Nanak, that humble being remains awake and aware,

ਭੈਰਉ (ਮਃ ੩) (੨) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੮

Raag Bhaira-o Guru Amar Das

ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ ॥੬॥੨॥

Giaan Anjan Jaa Kee Naethree Hoe ||6||2||

Who applies the ointment of spiritual wisdom to his eyes. ||6||2||

ਭੈਰਉ (ਮਃ ੩) (੨) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੮

Raag Bhaira-o Guru Amar Das

ਭੈਰਉ ਮਹਲਾ ੩ ॥

Bhairo Mehalaa 3 ||

Bhairao, Third Mehl:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨੮

ਜਾ ਕਉ ਰਾਖੈ ਅਪਣੀ ਸਰਣਾਈ ॥

Jaa Ko Raakhai Apanee Saranaaee ||

Whoever the Lord keeps in His Sanctuary,

ਭੈਰਉ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੯

Raag Bhaira-o Guru Amar Das

ਸਾਚੇ ਲਾਗੈ ਸਾਚਾ ਫਲੁ ਪਾਈ ॥੧॥

Saachae Laagai Saachaa Fal Paaee ||1||

Is attached to the Truth, and receives the fruit of Truth. ||1||

ਭੈਰਉ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੯

Raag Bhaira-o Guru Amar Das

ਰੇ ਜਨ ਕੈ ਸਿਉ ਕਰਹੁ ਪੁਕਾਰਾ ॥

Rae Jan Kai Sio Karahu Pukaaraa ||

O mortal, unto whom will you complain?

ਭੈਰਉ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੯

Raag Bhaira-o Guru Amar Das

ਹੁਕਮੇ ਹੋਆ ਹੁਕਮੇ ਵਰਤਾਰਾ ॥੧॥ ਰਹਾਉ ॥

Hukamae Hoaa Hukamae Varathaaraa ||1|| Rehaao ||

The Hukam of the Lord's Command is pervasive; by the Hukam of His Command, all things happen.

||1||Pause||

ਭੈਰਉ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੦

Raag Bhaira-o Guru Amar Das

ਏਹੁ ਆਕਾਰੁ ਤੇਰਾ ਹੈ ਧਾਰਾ ॥

Eaehu Aakaar Thaeraa Hai Dhhaaraa ||

This Creation was established by You.

ਭੈਰਉ (ਮਃ ੩) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੦

Raag Bhaira-o Guru Amar Das

ਖਿਨ ਮਹਿ ਬਿਨਸੈ ਕਰਤ ਨ ਲਾਗੈ ਬਾਰਾ ॥੨॥

Khin Mehi Binasai Karath N Laagai Baaraa ||2||

In an instant You destroy it, and You create it again without a moment's delay. ||2||

ਭੈਰਉ (ਮਃ ੩) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੦

Raag Bhaira-o Guru Amar Das

ਕਰਿ ਪ੍ਰਸਾਦੁ ਇਕੁ ਖੇਲੁ ਦਿਖਾਇਆ ॥

Kar Prasaadh Eik Khael Dhikhaaeiaa ||

By His Grace, He has staged this Play.

ਭੈਰਉ (ਮਃ ੩) (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੧

Raag Bhaira-o Guru Amar Das

ਗੁਰ ਕਿਰਪਾ ਤੇ ਪਰਮ ਪਦੁ ਪਾਇਆ ॥੩॥

Gur Kirapaa Thae Param Padh Paaeiaa ||3||

By the Guru's Merciful Grace, I have obtained the supreme status. ||3||

ਭੈਰਉ (ਮਃ ੩) (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੧

Raag Bhaira-o Guru Amar Das

ਕਹਤ ਨਾਨਕੁ ਮਾਰਿ ਜੀਵਾਲੇ ਸੋਇ ॥

Kehath Naanak Maar Jeevaalae Soe ||

Says Nanak, He alone kills and revives.

ਭੈਰਉ (ਮਃ ੩) (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੨

Raag Bhaira-o Guru Amar Das

ਐਸਾ ਬੂਝਹੁ ਭਰਮਿ ਨ ਭੂਲਹੁ ਕੋਇ ॥੪॥੩॥

Aisaa Boojhahu Bharam N Bhoolahu Koe ||4||3||

Understand this well - do not be confused by doubt. ||4||3||

ਭੈਰਉ (ਮਃ ੩) (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੨

Raag Bhaira-o Guru Amar Das

ਭੈਰਉ ਮਹਲਾ ੩ ॥

Bhairo Mehalaa 3 ||

Bhairao, Third Mehl:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨੮

ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥

Mai Kaaman Maeraa Kanth Karathaar ||

I am the bride; the Creator is my Husband Lord.

ਭੈਰਉ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੩

Raag Bhaira-o Guru Amar Das

ਜੇਹਾ ਕਰਾਏ ਤੇਹਾ ਕਰੀ ਸੀਗਾਰੁ ॥੧॥

Jaehaa Karaaeae Thaehaa Karee Seegaar ||1||

As He inspires me, I adorn myself. ||1||

ਭੈਰਉ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੩

Raag Bhaira-o Guru Amar Das

ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥

Jaan This Bhaavai Thaan Karae Bhog ||

When it pleases Him, He enjoys me.

ਭੈਰਉ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੩

Raag Bhaira-o Guru Amar Das

ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ ਰਹਾਉ ॥

Than Man Saachae Saahib Jog ||1|| Rehaao ||

I am joined, body and mind, to my True Lord and Master. ||1||Pause||

ਭੈਰਉ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੪

Raag Bhaira-o Guru Amar Das

ਉਸਤਤਿ ਨਿੰਦਾ ਕਰੇ ਕਿਆ ਕੋਈ ॥

Ousathath Nindhah Karae Kiaa Koe ||

How can anyone praise or slander anyone else?

ਭੈਰਉ (ਮਃ ੩) (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੪

Raag Bhaira-o Guru Amar Das

ਜਾਂ ਆਪੇ ਵਰਤੈ ਏਕੋ ਸੋਈ ॥੨॥

Jaan Aapae Varathai Eaeko Soee ||2||

The One Lord Himself is pervading and permeating all. ||2||

ਭੈਰਉ (ਮਃ ੩) (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੪

Raag Bhaira-o Guru Amar Das

ਗੁਰ ਪਰਸਾਦੀ ਪਿਰਮ ਕਸਾਈ ॥

Gur Parasaadhee Piram Kasaaee ||

By Guru's Grace, I am attracted by His Love.

ਭੈਰਉ (ਮਃ ੩) (੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੫

Raag Bhaira-o Guru Amar Das

ਮਿਲਉਗੀ ਦਇਆਲ ਪੰਚ ਸਬਦ ਵਜਾਈ ॥੩॥

Milougee Dhaeiaal Panch Sabadh Vajaaee ||3||

I shall meet with my Merciful Lord, and vibrate the Panch Shabad, the Five Primal Sounds. ||3||

ਭੈਰਉ (ਮਃ ੩) (੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੫

Raag Bhaira-o Guru Amar Das

ਭਨਤਿ ਨਾਨਕੁ ਕਰੇ ਕਿਆ ਕੋਇ ॥

Bhanath Naanak Karae Kiaa Koe ||

Prays Nanak, what can anyone do?

ਭੈਰਉ (ਮਃ ੩) (੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੬

Raag Bhaira-o Guru Amar Das

ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥

Jis No Aap Milaavai Soe ||4||4||

He alone meets with the Lord, whom the Lord Himself meets. ||4||4||

ਭੈਰਉ (ਮਃ ੩) (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੬

Raag Bhaira-o Guru Amar Das

ਭੈਰਉ ਮਹਲਾ ੩ ॥

Bhairo Mehalaa 3 ॥

Bhairao, Third Mehl:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨੮

ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥

So Mun J Man Kee Dhubidhhaa Maarae ॥

He alone is a silent sage, who subdues his mind's duality.

ਭੈਰਉ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੬

Raag Bhaira-o Guru Amar Das

ਦੁਬਿਧਾ ਮਾਰਿ ਬ੍ਰਹਮ ਬੀਚਾਰੇ ॥੧॥

Dhubidhhaa Maar Breham Beechaarae ॥1॥

Subduing his duality, he contemplates God. ॥1॥

ਭੈਰਉ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੭

Raag Bhaira-o Guru Amar Das

ਇਸੁ ਮਨ ਕਉ ਕੋਈ ਖੋਜਹੁ ਭਾਈ ॥

Eis Man Ko Koe Khojahu Bhaaee ॥

Let each person examine his own mind, O Siblings of Destiny.

ਭੈਰਉ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੭

Raag Bhaira-o Guru Amar Das

ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥

Man Khojath Naam No Nidhh Paaee ॥1॥ Rehaao ॥

Examine your mind, and you shall obtain the nine treasures of the Naam. ॥1॥Pause॥

ਭੈਰਉ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੭

Raag Bhaira-o Guru Amar Das

ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥

Mool Mohu Kar Karathai Jagath Oupaaeiaa ॥

The Creator created the world, upon the foundation of worldly love and attachment.

ਭੈਰਉ (ਮਃ ੩) (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੮

Raag Bhaira-o Guru Amar Das

ਮਮਤਾ ਲਾਇ ਭਰਮਿ ਭੜਲਾਇਆ ॥੨॥

Mamathaa Laae Bharam Bhuolaaeiaa ॥2॥

Attaching it to possessiveness, He has led it into confusion with doubt. ॥2॥

ਭੈਰਉ (ਮਃ ੩) (੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੮

Raag Bhaira-o Guru Amar Das

ਇਸੁ ਮਨ ਤੇ ਸਭ ਪਿੰਡ ਪਰਾਣਾ ॥

Eis Man Thae Sabh Pindd Paraanaa ॥

From this Mind come all bodies, and the breath of life.

ਭੈਰਉ (ਮਃ ੩) (੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੯

Raag Bhaira-o Guru Amar Das

ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥੩॥

Man Kai Veechaar Hukam Bujh Samaanaa ॥3॥

By mental contemplation, the mortal realizes the Hukam of the Lord's Command, and merges in Him.

॥3॥

ਭੈਰਉ (ਮਃ ੩) (੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੮ ਪੰ. ੧੯

Raag Bhaira-o Guru Amar Das